

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ ਵਿੱਚ ਪੰਜ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ

ਬ੍ਰੈਂਪਟਨ, ਓਨਟਾਰੀਓ (13 ਮਈ, 2021) – ਹਰ ਸਾਲ, ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ (ਬੀ.ਐਸ.ਐਚ.ਐਫ.) (Brampton Sports Hall of Fame) (BSHF) ਉਹਨਾਂ ਵਿਅਕਤੀਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਂਦਾ ਹੈ, ਜਿਹਨਾਂ ਨੇ ਬ੍ਰੈਂਪਟਨ ਵਿੱਚ ਸਪੋਰਟਸ ਦੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਦਿੱਤਾ ਹੈ। 2021 ਵਿੱਚ, ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ, ਸਪੋਰਟਸ ਵਿੱਚ ਉੱਤਮਤਾ ਲਈ ਸ਼ਾਮਲ ਹੋਣ ਵਾਲੇ ਪੰਜ ਨਵੇਂ ਮੈਂਬਰਾਂ ਦਾ ਸੁਆਗਤ ਕਰਦਾ ਹੈ।

ਓਰਲੈਂਡੋ ਬੋਵੇਨ (Orlando Bowen) ਨੂੰ, ਫੁਟਬਾਲ ਵਿੱਚ ਉਹਨਾਂ ਦੀ ਸਫਲਤਾ ਲਈ ਐਥਲੀਟ ਸ਼੍ਰੇਣੀ ਹੇਠ ਸ਼ਾਮਲ ਕੀਤਾ ਜਾਵੇਗਾ। ਬ੍ਰੈਂਪਟਨ ਵਿੱਚ ਵੱਡੇ ਹੁੰਦੇ ਹੋਏ ਕਈ ਖੇਡਾਂ ਵਿੱਚ ਸਟਾਰ ਐਥਲੀਟ ਰਹੇ ਬੋਵੇਨ ਨੇ, ਐਨ.ਸੀ.ਏ.ਏ. (NCAA) ਵਿੱਚ ਖੇਡਣ ਲਈ ਫੁਟਬਾਲ ਸਕੋਲਰਸ਼ਿਪ ਹਾਸਲ ਕੀਤੀ ਅਤੇ ਉਹ ਕੈਨੇਡੀਅਨ ਫੁਟਬਾਲ ਲੀਗ (Canadian Football League) ਵਿੱਚ ਪੇਸ਼ਾਵਰ ਤੌਰ ਤੇ ਖੇਡੇ ਸਨ।

ਕੈਨੇਥ ਕੋਂਡੀ (Kenneth Condie) ਨੂੰ, ਹੋਰਸਸ਼ੂਜ਼ ਦੇ ਪ੍ਰਤੀ ਉਹਨਾਂ ਦੇ ਸਮਰਪਣ ਲਈ ਬਿਲਡਰ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇਗਾ। ਕੋਂਡੀ, ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਕੀਤੇ ਜਾਣ ਵਾਲੇ, ਹੋਰਸਸ਼ੂ ਡਿਸਿਪਲਿਨ ਦੇ ਪਹਿਲੇ ਮੈਂਬਰ ਹਨ। ਉਹਨਾਂ ਨੇ 1994 ਵਿੱਚ ਬ੍ਰੈਂਪਟਨ ਮੈਨਸ ਹੋਰਸਸ਼ੂ ਕਲੱਬ (Brampton Men's Horseshoe Club) ਨਾਲ ਜੁੜਨ ਤੋਂ ਬਾਅਦ, ਇਸ ਵਾਸਤੇ ਪ੍ਰੇਰਨਾਦਾਇਕ ਤਾਕਤ ਦੇ ਤੌਰ ਤੇ ਕੰਮ ਕੀਤਾ ਅਤੇ ਉਹਨਾਂ ਨੂੰ 1997 ਵਿੱਚ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਸੀ।

ਟਿਮੋਥੀ ਟ੍ਰਿਮਪਰ (Timothy Trimper) ਨੂੰ, ਬ੍ਰੈਂਪਟਨ ਵਿੱਚ ਹਾਕੀ ਦੇ ਪ੍ਰਤੀ ਉਹਨਾਂ ਦੇ ਸਮਰਪਣ ਲਈ ਐਥਲੀਟ ਸ਼੍ਰੇਣੀ ਹੇਠ ਸ਼ਾਮਲ ਕੀਤਾ ਜਾਵੇਗਾ। ਟ੍ਰਿਮਪਰ ਨੇ ਬ੍ਰੈਂਪਟਨ ਮਾਈਨਰ ਹਾਕੀ ਐਸੋਸੀਏਸ਼ਨ (ਬੀ.ਐਮ.ਐਚ.ਏ.) (Brampton Minor Hockey Association) (BMHA) ਲਈ ਇਤਿਹਾਸ ਰਚਿਆ ਸੀ, ਜਦੋਂ ਉਹ 1979 ਵਿੱਚ ਸ਼ਿਕਾਗੋ ਬਲੈਕਹੌਕਸ (Chicago Blackhawks) ਦੇ ਨਾਲ ਪਹਿਲੀ ਵਾਰ ਖੇਡਦੇ ਹੋਏ, ਸੰਗਠਨ ਦੇ ਐਨ.ਐਚ.ਐਲ. (NHL) ਵਿੱਚ ਜਾਣ ਵਾਲੇ ਪਹਿਲੇ ਖਿਡਾਰੀ ਬਣੇ ਸਨ।

ਜ਼ੇਨੀ ਲਿਪਿੰਸਕੀ (Zeny Lipinski) ਨੂੰ, ਲੈਕਰੋਸ ਵਿੱਚ ਉਹਨਾਂ ਦੇ ਯੋਗਦਾਨਾਂ ਲਈ, ਵੈਟਰਨ ਸ਼੍ਰੇਣੀ ਹੇਠ ਸ਼ਾਮਲ ਕੀਤਾ ਜਾਵੇਗਾ। ਲਿਪਿੰਸਕੀ ਨੇ 1957 ਵਿੱਚ ਬ੍ਰੈਂਪਟਨ ਵਿੱਚ ਸਪੋਰਟ ਖੇਡਣਾ ਸ਼ੁਰੂ ਕਰਨ ਤੋਂ ਬਾਅਦ, ਖੇਡਣ ਤੋਂ ਲੈ ਕੇ ਐਗਜ਼ੀਕਿਊਟਿਵ ਬਣਨ ਤੱਕ, ਲੈਕਰੋਸ ਦੇ ਸਾਰੇ ਪੱਖਾਂ ਵਿੱਚ ਯੋਗਦਾਨ ਦਿੱਤਾ ਹੈ।

ਰੋਬਰਟ ਸੈਂਡਰਸਨ (Robert Sanderson) ਨੂੰ, ਲੈਕਰੋਸ ਦੇ ਪ੍ਰਤੀ ਉਹਨਾਂ ਦੇ ਸਮਰਪਣ ਲਈ ਬਿਲਡਰ ਸ਼੍ਰੇਣੀ ਹੇਠ ਸ਼ਾਮਲ ਕੀਤਾ ਜਾਵੇਗਾ। ਬ੍ਰੈਂਪਟਨ ਐਕਸਲਸਿਅਰਸ (Brampton Excelsiors) ਦੇ ਨਾਲ ਸੈਂਡਰਸਨ ਦੀ ਸ਼ਮੂਲੀਅਤ 1969 ਵਿੱਚ ਸ਼ੁਰੂ ਹੋਈ ਸੀ। ਉਹਨਾਂ ਨੇ ਮੇਜਰ ਐਕਸਲਸਿਅਰਸ (Major Excelsiors) ਅਤੇ ਕੈਨੇਡੀਅਨ ਬੌਕਸ ਲੈਕਰੋਸ (Canadian Box Lacrosse) ਟੀਮ ਦਾ ਪ੍ਰਬੰਧਨ ਕੀਤਾ, ਜਿੱਥੇ ਉਹਨਾਂ ਨੇ ਆਪਣੇ ਪ੍ਰਬੰਧਨ ਹੇਠ ਫਿਲਾਡੇਲਫਿਆ (Philadelphia), ਪੈਨਸਿਲਵੈਨੀਆ (Pennsylvania) ਵਿੱਚ ਵਰਲਡ ਗੇਮਸ (World Games) ਵਿੱਚ ਗੋਲਡ ਮੈਡਲ ਜਿੱਤਿਆ।

ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ ਅਤੇ ਇਸ ਸਾਲ ਦੇ ਸ਼ਾਮਲ ਹੋਣ ਵਾਲੇ ਮੈਂਬਰਾਂ ਬਾਰੇ ਹੋਰ ਜਾਣਨ ਲਈ, www.brampton.ca/bshf ਤੇ ਜਾਓ।

ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਦੀ ਸਥਾਪਨਾ 1979 ਵਿੱਚ, ਖੇਡ ਦੇ ਪ੍ਰਤੀ ਸਮਰਪਿਤ ਅਤੇ ਇਸਦੇ ਸ਼ੈਕੀਨ ਵਿਅਕਤੀਆਂ ਦੇ ਇੱਕ ਸਮੂਹ ਦੁਆਰਾ, ਸਿਟੀ ਆਫ ਬ੍ਰੈਪਟਨ ਦੇ ਨਾਲ ਮਿਲ ਕੇ ਕੀਤੀ ਗਈ ਸੀ। ਇਹ 7575 ਕੈਨੇਡੀ ਰੋਡ ਸਾਊਥ (7575 Kennedy Road South) ਤੇ ਸੀ.ਏ.ਏ. ਸੈਂਟਰ (CAA Centre) ਵਿੱਚ ਸਥਿਤ ਹੈ।

2022 ਦੇ ਨਾਮਾਂਕਣ

ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ, ਜਿਸਨੇ ਸਾਡੇ ਸ਼ਹਿਰ ਵਿੱਚ ਖੇਡਾਂ ਵਿੱਚ ਕੋਈ ਸ਼ਾਨਦਾਰ ਯੋਗਦਾਨ ਦਿੱਤਾ ਹੈ? [2022 ਦਾ ਨਾਮਾਂਕਣ \(ਨੇਮੀਨੇਸ਼ਨ\) ਫਾਰਮ ਡਾਊਨਲੋਡ ਕਰੋ \(Download a nomination form for 2022\)](#)! ਨਾਮਾਂਕਣ 15 ਜੂਨ, 2021 ਤੱਕ ਸਵੀਕਾਰ ਕੀਤੇ ਜਾਣਗੇ।

ਹਵਾਲੇ

“2021 ਦੇ ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਵਧਾਈ ਹੋਵੇ! ਬ੍ਰੈਪਟਨ ਸਪੋਰਟਸ ਹਾਲ ਆਫ ਫੇਮ, ਬ੍ਰੈਪਟਨ ਵਿੱਚ ਸਪੋਰਟਸ ਦੇ ਇਤਿਹਾਸ ਅਤੇ ਉਹਨਾਂ ਵਿਅਕਤੀਆਂ ਦਾ ਸਨਮਾਨ ਕਰਦਾ ਹੈ, ਜਿਹਨਾਂ ਨੇ ਸਾਡੀ ਕਮਿਊਨਿਟੀ ਵਿੱਚ ਸਪੋਰਟ ਵਿੱਚ ਸ਼ਾਨਦਾਰ ਯੋਗਦਾਨ ਦਿੱਤਾ ਹੈ ਅਤੇ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਸਾਲ ਦੇ ਸ਼ਾਮਲ ਹੋਣ ਵਾਲੇ ਮੈਂਬਰਾਂ ਨੇ ਆਪਣੇ-ਆਪਣੇ ਫੀਲਡ ਵਿੱਚ ਉੱਤਮਤਾ ਦਰਸਾਈ ਹੈ ਅਤੇ ਬ੍ਰੈਪਟਨ ਵਿੱਚ ਸਪੋਰਟਸ ਨੂੰ ਅੱਗੇ ਵਧਾਇਆ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਪਟਨ

“ਅਸੀਂ ਇਸ ਸਾਲ ਦੇ ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ! ਇਹਨਾਂ ਪੰਜ ਵੱਖਰੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਨੇ, ਹਰ ਰੋਜ਼ ਖੁਦ ਨੂੰ ਲੀਡਰ ਸਿੱਧ ਕਰਦੇ ਹੋਏ, ਸਾਡੀ ਕਮਿਊਨਿਟੀ ਵਿੱਚ ਸਪੋਰਟਸ ਵੱਡਾ ਯੋਗਦਾਨ ਦਿੱਤਾ ਹੈ। ਅਸੀਂ ਉਹਨਾਂ ਦੀਆਂ ਉਪਲਬਧੀਆਂ ਦਾ ਸਨਮਾਨ ਕਰਦੇ ਹਾਂ ਅਤੇ 2022 ਲਈ ਨਾਮਾਂਕਣ ਕਰਨ ਦੀ ਸਲਾਹ ਦਿੰਦੇ ਹਾਂ।”

- ਜੈਫ ਬੋਮੈਨ (Jeff Bowman), ਸਿਟੀ ਕਾਉਂਸਲਰ, ਵਾਰਡਸ 3 ਅਤੇ 4; ਮੈਂਬਰ, ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਕਮੇਟੀ, ਸਿਟੀ ਆਫ ਬ੍ਰੈਪਟਨ

“2021 ਦੇ ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੇ ਆਪਣੇ ਸਪੋਰਟਸ ਕੈਰੀਅਰ ਦੇ ਦੁਆਰਾ, ਬ੍ਰੈਪਟਨ ਨੂੰ ਸਨਮਾਨਿਤ ਕੀਤਾ ਹੈ। ਅਸੀਂ ਪਰਫੋਰਮੈਂਸ ਅਤੇ ਯੋਗਤਾ ਦੇ ਸਾਰੇ ਲੈਵਲਾਂ ਦੇ ਲੋਕਾਂ ਲਈ 2022 ਵਾਸਤੇ ਨਾਮਾਂਕਣਾਂ ਦਾ ਸੁਆਗਤ ਕਰਦੇ ਹਾਂ। ਬ੍ਰੈਪਟਨ ਦੇ ਸ਼ਾਨਦਾਰ ਐਥਲੀਟਾਂ, ਬਿਲਡਰਾਂ, ਵੈਟਰਨਾਂ ਅਤੇ ਟੀਮਾਂ ਦਾ ਸਨਮਾਨ ਹੋਣਾ ਚਾਹੀਦਾ ਹੈ – ਅੱਜ ਹੀ ਨਾਮਾਂਕਣ ਕਰੋ!”

- ਡਗ ਵ੍ਹਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਮੈਂਬਰ, ਬ੍ਰੈਪਟਨ ਸਪੋਰਟਸ ਹਾਲ ਆਫ ਫੇਮ ਕਮੇਟੀ, ਸਿਟੀ ਆਫ ਬ੍ਰੈਪਟਨ

“ਹਾਲਾਂਕਿ 2020 ਅਤੇ 2021 ਦੇ ਇੰਡਕਸ਼ਨ ਸਮਾਰੋਹਾਂ ਨੂੰ ਮਹਾਮਾਰੀ ਦੇ ਕਾਰਨ ਮੁਲਤਵੀ ਕਰਨਾ ਪਿਆ, ਫਿਰ ਵੀ ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਉਹ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਵਧਾਈ ਦੇਣ। ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਤੇ ਵਿਚਾਰ ਕਰਨ ਲਈ, 2022 ਦਾ ਨਾਮਾਂਕਣ ਫਾਰਮ ਡਾਊਨਲੋਡ ਕਰੋ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca